

WorkBC ਦੇ Job Board 'ਤੇ ਤਹਾਡਾ ਸਵਾਗਤ ਹੈ—B.C. ਦਾ ਸਭ ਤੋਂ ਵਿਆਪਕ Job Board (ਨੌਕਰੀਆਂ ਸਬੰਧੀ ਸੂਚਨਾ ਬੋਰਡ) ਕੰਮ ਦੀ ਭਾਲ ਵਿਚ ਹੋ? ਸਾਰੇ B.C. ਵਿਚੋਂ ਨੌਕਰੀ ਸਬੰਧੀ ਇਸਤਿਹਾਰਾਂ ਲਈ ਸਾਡੇ ਡੇਟਾਬੇਸ ਦੀ ਖੋਜ ਕਰੋ। ਪ੍ਰਤਿਭਾ ਦੀ ਤਲਾਸ਼ ਵਿਚ ਹੋ? ਆਪਣੇ ਵਿਉਂਪਾਚ ਵਿਚ ਮਦਦ ਲਈ ਸਹੀ ਪ੍ਰਤਿਭਾ ਦੀ ਭਾਲ ਲਈ ਬਿਨਾ ਕਿਸੇ ਖਰਚ ਦੇ ਨੌਕਰੀ ਸਬੰਧੀ ਇਸਤਿਹਾਰ ਦਿਓ।

ਜੇ ਤੁਸੀਂ ਕੰਮ ਦੀ ਭਾਲ ਵਿਚ ਹੋ, WorkBC ਦੇ Job Board ਨਾਲ ਇਨ੍ਹਾਂ ਸਹੂਲਤਾਂ ਕਾਰਨ ਅਕਾਊਂਟ ਰਜਿਸਟਰ ਕਰੋ:

- ਰਜ਼ਗਾਰਦਾਤਿਆਂ ਕੋਲ ਿੱਠਿਆਂ ਹੀ ਨੌਕਰੀ ਲਈ ਦਰਖਾਸਤ ਕਰੋ
- ਕੇ-ਆਪ ਐਜੂਕੇਸ਼ਨ ਪ੍ਰਜ਼ੀਸ਼ਨਜ਼ ਲਈ ਦਰਖਾਸਤ ਕਰੋ
- ਰਜ਼ਗਾਰਦਾਤਾ ਦੀ ਪਰੋਫਾਈਲ ਅਤੇ ਉਸ ਵਲੋਂ ਨੌਕਰੀ ਸਬੰਧੀ ਇਸਤਿਹਾਰ ਦੇਖੋ
- ਜਦ ਨਵੀਆਂ ਨੌਕਰੀਆਂ ਨਿਕਲਣ ਤਾਂ ਜੌਬ ਅਲਰਟ ਪ੍ਰਾਪਤ ਕਰੋ
- ਸਥਾਨ, ਤਨਖਾਹ ਸੀਮਾ, ਉਦਯੋਗ ਅਤੇ ਕਿੱਤੇ ਦੇ ਆਧਾਰ 'ਤੇ ਖੋਜ ਕਰੋ
- ਨੌਕਰੀ ਦੀ ਕਿਸਮ ਬਾਰੇ ਚੋਣ ਕਰੋ—ਫੁਲ ਟਾਈਮ ਜਾਂ ਪਾਰਟ ਟਾਈਮ ਕੰਮ, ਅਪ੍ਰੈਂਟਿਸਸ਼ਿਪ, ਅਤੇ ਕੇ-ਆਪ (ਵਿਦਿਅਕ ਅਦਾਰੇ ਰਾਹੀਂ ਕੰਮ)
- ਆਪਣੀਆਂ ਪਸੰਦੀਦਾ ਨੌਕਰੀਆਂ ਅਤੇ ਕੀਤੀ ਤਲਾਸ਼ ਨੂੰ ਸਾਂਝੇ ਅਤੇ ਦੂਜਿਆਂ ਨਾਲ ਸਾਂਝੀ ਕਰੋ
- WorkBC.ca 'ਤੇ ਦਿੱਤੇ ਗਏ Apprentice Job Match ਨਾਲ ਆਪਣੇ ਟਰੇਡਜ਼ ਪ੍ਰੋਗਰਾਮ ਦੀ ਅਪ੍ਰੈਂਟਿਸਸ਼ਿਪ (ਸ਼ਾਗਿਰਦੀ) ਕਰਨ ਦੇ ਮੌਕਿਆਂ ਬਾਰੇ ਤਲਾਸ਼ ਕਰੋ

ਜੇ ਤੁਸੀਂ ਰਜ਼ਗਾਰਦਾਤਾ ਹੋ, WorkBC ਦੇ Job Board ਨਾਲ ਇਨ੍ਹਾਂ ਸਹੂਲਤਾਂ ਕਾਰਨ ਰਜਿਸਟਰ ਕਰੋ:

- ਕੇ-ਆਪ ਪ੍ਰਜ਼ੀਸ਼ਨਜ਼ ਸਮੇਤ, ਸੌਖੀ ਤਰ੍ਹਾਂ ਜੌਬ ਪੋਸਟਿੰਗ ਦਾ ਪ੍ਰਬੰਧ ਕਰੋ
- ਸੰਭਾਵੀ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਰਜ਼ਗਾਰਦਾਤਾ ਦੀ ਕਿਸਮ, ਸਥਾਨ ਅਤੇ ਉਦਯੋਗ ਦਾ ਸੰਕੇਤ ਦਿਓ
- National Job Bank ਵਿਚ ਆਪਣੇ-ਆਪ ਨੌਕਰੀ ਦਾ ਇਸਤਿਹਾਰ ਪ੍ਰਾਪਤ ਕਰੋ
- ਤੇਜ਼ੀ ਨਾਲ, ਜਾਣਕਾਰੀ ਭਰਪੂਰ ਸਹਿਯੋਗ ਸੇਵਾਵਾਂ ਪ੍ਰਾਪਤ ਕਰੋ
- ਕੇ-ਆਪ ਸਟੂਡੈਂਟਸ ਲਈ ਨੌਕਰੀਆਂ ਦੇ ਇਸਤਿਹਾਰ ਦਿਓ, ਵਿਸ਼ੇਸ਼ ਟਰੇਡਜ਼ ਪ੍ਰੋਗਰਾਮ ਅਤੇ ਸਰਟੀਫੀਕੇਸ਼ਨਜ਼ ਦੇ ਲੈਵਲ

ਪੇਸ਼ਾਵਰ (occupational) ਕੋਡ ਦੇ ਬਾਰੇ ਵਿਚ

ਇਹ ਨੈਸ਼ਨਲ ਆਰੂਪੇਸ਼ਨਲ ਕਲਾਸੀਫੀਕੇਸ਼ਨ (NOC) 40,000 ਤੋਂ ਵੱਧ ਜੌਬ ਟਾਈਟਲਜ਼ ਦਾ 500 ਆਰੂਪੇਸ਼ਨਲ ਗਰੁੱਪ ਵੇਰਵਿਆਂ ਵਿਚ ਇੰਤਜ਼ਾਮ ਕਰਦਾ ਹੈ। ਇਹ ਹਰ ਕਿੱਤੇ ਦੇ ਮੁੱਖ ਫਰਜ਼, ਹੁਨਰ ਅਤੇ ਵਿਦਿਆ ਦੀਆਂ ਅਵਸ਼ਕਤਾਵਾਂ ਪ੍ਰਦਾਨ ਕਰਦਾ ਹੈ।

ਇਕ ਨੌਕਰੀ ਲੱਭਣ ਵਾਲੇ ਵਜੋਂ, ਆਪਣੇ ਕਿੱਤੇ ਦਾ ਕੋਡ ਜਾਣਦੇ ਹੋਏ ਅਤੇ NOC ਦੀ ਕੋਡ ਸੂਚੀ

[http://www5.hrsdc.gc.ca/NOC/English/NOC/2011/QuickSearch.aspx?val65=\\*](http://www5.hrsdc.gc.ca/NOC/English/NOC/2011/QuickSearch.aspx?val65=*) ਨਾਲ ਮੇਲ ਕਰਦੇ ਹੋਏ ਤੁਹਾਨੂੰ


ਨੌਕਰੀ ਦੀਆਂ ਅਵਸ਼ਕਤਾਵਾਂ ਪੂਰੀਆਂ ਕਰਨ ਵਿਚ ਮਦਦ ਮਿਲੇਗੀ।

ਹੇਠ ਲਿਖੇ ਤਰੀਕੇ ਅਨੁਸਾਰ ਕਿੱਤਿਆਂ ਨੂੰ ਨੰਬਰ ਦਿੱਤੇ ਹੋਏ ਹਨ:s

- ਸੀਨੀਅਰ ਮੈਨੇਜਮੈਂਟ, 00
- ਮੈਨੇਜਮੈਂਟ, 0
- ਬਿਜਨਸ, ਫਾਇਨਾਂਸ ਅਤੇ ਐਡਮਨਿਸਟ੍ਰੇਸ਼ਨ, 1
- ਨੈਚਰਲ ਅਤੇ ਅਪਲਾਇਡ ਸਾਇੰਸਿਜ਼ ਅਤੇ ਸਬੰਧਤ ਕਿੱਤੇ, 2

- \_\_\_\_\_ ਹੈਲਥ, 3
- \_\_\_\_\_ ਐਜੂਕੇਸ਼ਨ, ਲਾਅ ਅਤੇ ਸੇਸ਼ਲ, ਕਮਿਊਨਿਟੀ ਅਤੇ ਗੌਰਮਿੰਟ ਸਰਵਿਸਿਜ਼, 4
- \_\_\_\_\_ ਆਰਟ, ਕਲਚਰ, ਚੀਕੀਏਸ਼ਨ ਅਤੇ ਸੁਪੋਰਟ, 5
- \_\_\_\_\_ ਸੇਲਜ਼ ਅਤੇ ਸਰਵਿਸ, 6
- \_\_\_\_\_ ਟਰੇਡਜ਼, ਟਰਾਂਸਪੋਰਟ ਅਤੇ ਇਕੁਇਪਮੈਂਟ ਉਪਰੇਟਰਜ਼ ਅਤੇ ਸਬੰਧਤ ਿਕੱਤੇ, 7
- \_\_\_\_\_ ਕਦਰਤੀ ਸਰੇਤ, ਖੇਤੀਬਾੜੀ ਅਤੇ ਸਬੰਧਤ ਉਤਪਾਦਨ, 8
- \_\_\_\_\_ ਮੈਨੂਫੈਕਚਰਿੰਗ ਅਤੇ ਯੂਟਿਲਟੀਜ਼, 9

ਇਨ੍ਹਾਂ ਕਿੱਤਿਆਂ ਵਿਚੋਂ ਹਰ ਇਕ ਅੰਦਰ ਉਪ-ਸ਼੍ਰੇਣੀਆਂ ਨੂੰ ਪ੍ਰਮੁੱਖ ਗਰੁੱਪ ਿਕਹਾ ਜਾਂਦਾ ਹੈ, ਜੋ ਫਿਰ ਹੋਰ ਅੱਗੇ ਵੰਡੇ ਹੋਏ ਹਨ। ਉਦਾਹਰਣ ਵਜੋਂ, ਇਕ ਕਾਰਪੋਟਰ ਦਾ NOC ਕੋਡ 7271 ਹੈ ਅਤੇ ਇਹ ਇਸ ਤਰ੍ਹਾਂ ਵੰਡਿਆ ਹੋਇਆ ਹੈ:



ਕੈਨੇਡਾ ਸਰਕਾਰ ਦੀ ਵੈਬਸਾਈਟ 'ਤੇ [NOC](#) ਬਾਰੇ ਹੋਰ ਜਾਣੋ।